

KOVALAM INVESTMENT AND TRADING COMPANY LIMITED

REGD. OFFICE: PREMISES OSWAL WOOLLEN MILLS LTD, G.T. ROAD, SHERPUR, LUDHIANA-141003

BSE Limited
Corporate Relations Department
Phiroze Jeejeebhoy Towers,
Dalal Street, Mumbai – 400001

August 24, 2021

Scrip Code: 505585

Sub.: Submission of Copies of Newspaper Publications

Dear Sir/Madam,

Pursuant to Regulations 30 and 47 of the Securities and Exchange Board of India (Listing Obligations and Disclosure Requirements) Regulations, 2015 and in compliance with the Ministry of Corporate Affairs General Circular No. 20/2020 dated 5th May, 2020, please find enclosed herewith the copies of Newspaper Publications w.r.t. Notice issued for attention of the Shareholders in respect of information regarding 39th Annual General Meeting scheduled to be held on Monday, 27th September, 2021 at 04:00 P.M. through Video Conferencing / Other Audio Visual Means.

The notice was published by the Company in The Poiner (English Newspaper) and Desh Sewak (Punjabi Newspaper) on August 24, 2021.

This is for your information and record.

Thanking you,

Yours Truly,

For Kovalam Investment and Trading Company Limited



(Jyoti Sud)
Company Secretary and Compliance Officer



Enclosed: as above

Govt to Infosys: Resolve I-T portal glitches by Sept 15

PNS ■ NEW DELHI

The Centre on Monday set September 15 as the deadline for IT major Infosys to resolve all issues related to the income tax filing e-portal so that taxpayers and professionals can work seamlessly on the website. This after Infosys managing director and chief executive officer Salil Parekh, who was summoned by the Centre, met Union Finance Minister Nirmala Sitharaman to explain his company's efforts to sort out the glitches.

According to the ministry of finance, Parekh explained that he and his team are doing everything to ensure the smooth functioning of the portal. "Further, Parekh said that over 750 team members are working on this project and Pravin Rao, COO of Infosys, is personally overseeing this project. Parekh also assured that Infosys is working expeditiously to ensure a glitch-free experience to the taxpayers on the portal," the ministry said in a statement.

With the new I-T portal remaining unavailable for almost two consecutive days, the Finance Ministry had "summoned" Parekh on Monday to explain to Finance Minister Nirmala Sitharaman the reasons for continued



glitches even after over two months of launch.The Income Tax department said that the portal itself has become unavailable since August 21.

At the meeting, Sitharaman has expressed annoyance and concerns of the government and the taxpayers about the continuing glitches in the e-filing portal of the Income Tax Department even after two and half months since its launch, which was also delayed. Sitharaman sought an explanation from Infosys for the repeated issues faced by taxpayers.

The ministry emphasised that there is a need for putting in more resources and efforts on the part of Infosys so that the much delayed delivery of agreed services is ensured. Mr. Parekh was also sensitised on the difficulties that the taxpayers were facing and the

problems that are arising on account of the delays in the functioning of the portal.

The Finance Minister also made it clear that the issues faced by taxpayers on current functionalities of the portal should be resolved by the team by 15th September, 2021 so that taxpayers and professionals can work seamlessly on the portal.

Meanwhile, the company in a late-evening tweet said emergency maintenance of the portal has concluded and the site is live.

The new income tax e-filing portal "www.incometax.gov.in", developed by Infosys, had a bumpy start from the day of its launch on June 7, as it continued to face tech glitches with users complaining that certain functionalities were either unavailable or working slow.

CCI slaps ₹200 cr penalty on Maruti Suzuki Says discount control policy violates competition norms

PTI ■ NEW DELHI

Competition Commission of India (CCI) on Monday imposed a penalty of Rs 200 crore on Maruti Suzuki for restricting discounts offered by its dealers and directed the country's largest car maker to cease and desist from indulging in unfair business practices.

Passing an order, the fair trade regulator also flagged practices like appointing 'Mystery Shopping Agencies' and preparing 'Mystery Audit Reports' as part of enforcing the company's discount control policy.

The watchdog slapped the fine of Rs 200 crore as it found that Maruti Suzuki India Ltd (MSIL) indulged in anti-competitive conduct of Resale Price Maintenance (RPM) in the passenger vehicle segment by

way of implementing discount control policy vis-a-vis dealers, an official release said on Monday.

MSIL had an agreement with its dealers whereby the dealers were restrained from offering discounts to the customers beyond those prescribed by it. In other words, the company had a discount control policy and dealers who wanted to offer additional discounts were required to compulsorily seek the company's prior approval, as per the regulator.

According to the CCI, any dealer found violating the policy was threatened with imposition of penalty, not only upon the dealership but also upon its individual persons, including direct sales executive, regional manager and showroom manager.



Sensex snaps 2-day losing streak; IT stocks shine

PTI ■ MUMBAI

The Sensex and Nifty made a positive start to the week on Monday as IT, banking and finance counters saw robust buying amid a supportive trend in global equities.

A strengthening rupee, which climbed 17 paise against the US dollar, added to the momentum.

Recovering from a two-session slide, the 30-share BSE Sensex darted up 226.47 points or 0.41 per cent to close at 55,555.79. Similarly, the broader NSE Nifty advanced 45.95 points or 0.28 per cent to 16,496.45.

HCL Tech was the top gainer in the Sensex pack, spurring 4.10 per cent, followed by TCS, Bajaj Finserv, Nestle India, Bharti Airtel, Bajaj Finance, Tech Mahindra and Kotak Bank.

On the other hand, M&M, Bajaj Auto, UltraTech Cement, PowerGrid, ITC, Asian Paints and Tata Steel were among the laggards, shedding up to 2.50 per cent.

"Heavy selling continued in small and mid-cap stocks, while headline indices traded positive due to strong support from IT stock and positive global peers. The key factor for the correction is the good per-

Rupee rises by 17 paise to nearly 2-month high

PTI ■ MUMBAI

The rupee rose by 17 paise to close at a nearly two-month high of 74.22 against the US dollar on Monday, supported by a firm trend in domestic equities and weak American currency overseas.

However, surging crude prices in the international market restricted the rupee's gain, forex traders said.

At the interbank forex market, the local unit opened strong at 74.27 against the greenback and moved in a range of 74.22 to 74.30 in the day trade.

formance during 2020-21, leading to peak valuations while liquidity is expected to normalise in the future.

"The ongoing correction will provide an opportunity for long-term investors to re-enter quality stocks," said Vinod Nair, Head of Research at Geojit Financial Services.

RBI slaps ₹20 lakh penalty on NE & EC Railway Employees'

PTI ■ MUMBAI

The RBI on Monday said it has imposed a penalty of Rs 20 lakh on the NE & EC Railway Employees' Multi-State Primary Co-operative Bank, Gorakhpur for contravention of certain norms.

In a statement, the RBI said the inspection report of the bank based on its financial position as on March 31, 2019 revealed non-adherence/violation of specific directions issued to it under the Supervisory Action Framework (SAF).

Based on the report, a show cause notice was issued. "After considering the bank's reply and oral submissions made during the personal hearing.

RBI came to the conclusion that the aforesaid charge of non-adherence/violation of RBI directions was substantiated and warranted imposition of monetary penalty," the central bank said.

It, however, added that the penalty is based on deficiencies in regulatory compliance and is not intended to pronounce upon the validity of any transaction or agreement entered into by the bank with its customers.

HDFC Bank outlines aggressive play in credit cards to regain lost mkt share in a year



PTI ■ MUMBAI

HDFC Bank on Monday said it aims to regain the two per cent market share in the credit card market it ceded to rivals during a recent ban, within a year by aggressively tapping into its existing depositor base. The bank will also focus on forging new partnerships to sell more cards and will not deviate from its conservative approach on taking credit risks as it goes aggressive in the market, its group head for payments and consumer finance, digital banking and IT, Parag Rao, told reporters.

On August 17, RBI lifted the ban on HDFC Bank which had prevented it from issuing new credit cards from December 2020. However, the restrictions on launching new digital initiatives are yet to be lifted. Its smaller rivals, including ICICI Bank and SBI Card, have utilised the opportunity created by HDFC Bank's absence to narrow the gap with the market leader in the last eight months.

PUBLIC NOTICE
Notice is hereby given to the General Public that Mrs. Geeta Grewal is the owner and in possession of Entire First Floor without roof rights built on Property bearing No-432, Block-B-1, (commonly known as B-1/432), measuring 133 sq. yds., situated at Janakpuri, New Delhi-110019. Said Property by virtue of Sale Deed dated 08.07.2021 duly registered, as Doc. No. 12158, Book No. 1, Vol. No. 6361, page 66/74, on 08.07.2021. All persons are hereby informed that above mentioned owner intend to take loan from our client i.e. IDFC FIRST BANK LIMITED by engaging the said property to our client. If anybody has any objections upon said property its ownership & Title/ its Sale and Mortgage, kindly inform the undersigned in writing on the below mentioned address within 10 days of the present.

PREM NATH CREDIT & INVESTMENTS CORPORATION LIMITED
CIN U65930DL1994PLC057025
BEFORE THE CENTRAL GOVERNMENT (REGIONAL DIRECTOR)
NORTHERN REGION, NEW DELHI
In the matter of the Companies Act, 2013.
Section 14 of Companies Act, 2013 and rule 41(5)(a) of the Companies (Incorporation) Rules, 2014

NOTICE
In the matter of Prem Nath Credit & Investments Corporation Limited having Registered Office at B-4/12 Ground Floor W.E.A. Karol Bagh, New Delhi 110 005

Notice is hereby given to the General Public that the Company intending to make an application to the Central Government (Power delegated to Regional Director), Northern Region, New Delhi, under Section 14 of the Companies Act, 2013 read with sub-section 5(a) and is desirous of converting into Private Limited Company in terms of Special Resolution passed at the 01/2021-22 Extra Ordinary General Meeting of the Company held on August 12, 2021 to enable the Company to give effect to such conversion.

Any person whose interest is likely to be affected by the proposed change of the registered office of the Company may deliver or cause to be delivered or send by registered post of his/her objections stating the nature of his interest and grounds of opposition to the concerned Regional Director, Northern Region, New Delhi at B-2 Wing, 2nd floor, Paryavaran Bhawan, CGO Complex, New Delhi-110 003 within fourteen days from the date of publication of this notice with a copy to the applicant Company at its registered office situated at B-4/12 GROUND FLOOR W.E.A. KAROL BAGH, NEW DELHI-110005.

Govt says no impact of jewellers' strike against gold hallmarking rules

PTI ■ NEW DELHI

The Centre on Monday said there was "no impact" of a nationwide strike called by a "very small section of jewellers" against gold hallmarking rules.

However, 350 associations and federations including All India Gems and Jewellery Domestic Council (GJC) which supported the strike said they received a "strong response" as most shops barring big corporates remained shut for the day. "The strike called by a very

small section of jewellers has had no impact," the Consumer Affairs Ministry said in a statement.

The said call of strike was itself based on "untenable grounds" and "an attempt was made to misinform fellow jewellers" about the various provisions of the hallmarking scheme, it said.

"As expected, the misguided attempt by these limited set of persons to disrupt the normal functioning of jewellery business today has failed miserably," it added.

LIC launches campaign for policyholders to revive lapsed policies

PTI ■ MUMBAI

To provide continued risk cover to its policyholders, state-run insurer Life Insurance Corporation of India (LIC) on Monday launched a special campaign for the revival of lapsed individual policies.

Under the 'Special Revival Campaign', policies of specific eligible plans can be revived within five years from the date of the first unpaid premium, subject to certain terms and conditions, the insurer said in a release.

The campaign has been launched from August 23, 2021

to October 22, 2021, the release said. Policies which are in a lapsed condition during the premium paying term and not completed policy term are eligible to be revived in this campaign, it said.

"The campaign is launched for the benefit of those policyholders whose policies lapsed as they were not able to pay premiums on time due to unavoidable circumstances," the release said.

The insurer is offering concessions in late fee for plans other than term assurance and high risk plans, depending on the total premiums paid.

SRM signs MoU with MSME for IP cooperation

Kattankulathur:SRM Institute of Science and Technology (SRMIST), Kattankulathur has signed a Memorandum of Understanding (MoU) in the field of Intellectual Property Cooperation and Commercialisation with the MSME - Technology Development Centre (PPDC), Govt of India, Ministry of MSME, and Intellectual Property Facilitation Centre EC - Chennai.

The MoU aims at increasing IP co-operation and commercialisation between the two institutions by way of: Sensitization on IPR among the MSME and public majority in 4 districts - Chennai,

Chengalpattu, Kancheepuram and Tiruvallur; Facilitating the service for IPR Filing for MSMEs, SRMIST Faculty members, students and outside researchers; Facilitating Startup Mentorship; Conduction of Workshops/ Seminars.



GOVERNMENT OF HARYANA TENDER NOTICE

SR. No.	NAME OF BOARD CORP./AUTH	OLD REFERENCE/NIT NO.	NATURE OF CORRIGENDUM	WEBSITE OF THE BOARD CORP./AUTH	NODAL OFFICER/CONTACT DETAILS/EMAIL
1	UHBVN	25/CE/C-2019	REVISION OF BENCHMARK COST OPENING DATE : 27.08.2021	www.uhbvn.org.in	9316867621

FOR FURTHER INFORMATION KINDLY VISIT : www.haryanaeprocurement.gov.in or www.etenders.hry.nic.in

RO 4350

MOULIN COMMERCIAL LIMITED				
CIN : L74899DL1982PLC087811; Ph. No: 9871374285; E-mail: kohli@vinylgroup.com Regd. Off.: 1, Anand Gram, Aya Nagar, M G Road, New Delhi - 47 Corp. Off.: 11th Floor Vatika Tower B Sector-54, Golf Course Road Gurgaon - 122002				
Extract of Standalone Unaudited Financial Results for the Quarter ended on 30th June, 2021				
Particular	(In Lakhs)			
	Quarter ended (30.06.2021)	Year ended 31.03.2021	Quarter ended 30.06.2020	
	Standalone			
Total Income from Operations (net)	27.95	89.77	22.67	
Net Profit/(Loss) for the period (before tax, Exceptional and/or Extraordinary items)	8.10	10.39	4.44	
Net Profit/(Loss) for the period before tax (after Exceptional and/or Extraordinary items)	8.10	10.39	4.44	
Net Profit/(Loss) for the period	5.70	5.00	2.97	
Total Comprehensive Income for the period (comprising Profit/(Loss) for the period (after tax) and other comprehensive income (after 'tax'))				
Paid-up equity share capital (Face value Rs. 10 per share)	57.30	57.30	57.30	
Reserves (excluding replacement reserves as Shown in the Balance Sheet of previous Year)	179.60	173.90	171.85	
Earnings per share - (after extraordinary items) -(of Rs. 10/- each)	0.99	0.87	0.52	
Diluted earnings per share- (after exceptional items)-(of Rs. 10/- each)	0.99	0.87	0.52	
Notes: The above is an extract of the Standalone unaudited financial results of the Company for the quarter ended 30th June 2021. The detailed Standalone unaudited results for the three months ended on 30th June, 2021 filed with the Stock Exchanges under Regulation 33 of SEBI (Listing and Other Disclosures Requirements) Regulations, 2015. The full format of the Standalone Financial Results for the three months ended on 30th June, 2021 are available on the Stock Exchange website.				
For Moulin Commercial Limited Ashish Gupta Managing Director DIN: 00115090				
Place: Gurgaon Date: 23.08.2021				

E-TENDERING PRESS NOTICE

The Executive Engineer, CD-I, Irrigation & Flood Control Department, GNCTD Opp. ESI Hospital, Basai Darapur Office Complex New Delhi- 110027 invites on behalf of the President of India, online percentage rate tender from approved and eligible contractors for the following works:-

- NIT No. EE/CD-I/DB/NIT/2021-22/28 (ID No. 2021 JFC 207187. 1) H.O.A:- 2711-Non Plan, **Name of Work:-Maintenance of Nasirpur drain RD 0m to RD 3000m for a period of 180 days for the year 2021-22. (E.C. Rs. 5,53,662/-** period of Completion 180 Days. (Date of submission & opening of bid on 27.08.2021 at 3:00 P.M. & 3:05 P.M respectively.)
- NIT No. EE/CD-I/DB/NIT/2021-22/29 (ID No. 2021 JFC 207195. 1) H.O.A:- 2711-Non Plan, **Name of Work:- Watch & ward of N.G. Drain between RD, 37180m (Pankha Road drain Outfall) to RD. 40680m (Outer Ring road Bridge) right bank for preventing any kind of encroachment, dumping of malba, building rubbish and other similar unserviceable material etc. for a period of 180 days round the clock for the year 2021-22. E.C. Rs. 7,27,285/-** period of Completion 180 Days. (Date of submission & opening of bid on 27.08.2021 at 3:00 P.M. & 3:05 P.M respectively.)

Note :-

- Details of above mentioned works & eligibility criteria can be seen and downloaded from the web site <https://govtprocurement.delhi.gov.in>
- Amendment(s)/alteration(s) / corrigendum if any, will be available at website only.

Sd/-
EXECUTIVE ENGINEER/CD-I Civil Division-I Irr. & Flood Control Deptt. Govt. Of NCT of Delhi

D:\Shabdarth\0260\21-22

PUBLIC NOTICE

This is to inform to all concerned public at large that Sh. Devender Kumar, Sh. Subhas Chand, Sh. Jitender Kumar, Sh. Yogender Kumar, Sh. Ashok Kumar all S/o Lt. Sh. Ram Kumar and Smt. Baia Devi alias Raj Baia W/o Lt. Sh. Ram Kumar All R/o Village-Baholpur, Noida, U.P. is the original allottee of residential plot No. Ch-63, Block-CH, Sector-145, Noida (area 73.32sq.meters) AND Sh. Subhas Chand, Sh. Jitender Kumar, Sh. Yogender Kumar, Sh. Ashok Kumar all S/o Lt. Sh. Ram Kumar R/o Village-Baholpur, Noida U.P. given GPA to in favour of Sh. Devender Kumar S/o Lt. Sh. Ram Kumar R/o Village-Baholpur, Noida U.P. which registered in Gautam Buddha Nagar on dated 10/11/2017. The aforesaid property has been sold on the basis of GPA dated 10/11/2017 which was registered at Gautam Budh Nagar in favour of Sh. Devender Kumar S/o Lt. Sh. Ram Kumar R/o Village-Baholpur, Noida, U.P. Now the said plot is being transferred in favour of Sh. Mahesh Singh Chauhan S/o Sh. Dev Dutt Singh R/o B-4, Sector-33, Noida, U.P. if anybody has have any objection may file objection in 30 days from the date of publication of this notice of Residential Plots Department of Noida Authority.

Sh. Mahesh Singh Chauhan

PUBLIC NOTICE

Know all men through these present that I, Kapil Dev S/o Late Sh. Kasturi Lal, R/o D-42, South Extension-II, New Delhi, am the attorney of Sh. Vikramjeet Singh S/o Late Major General Ram Singh vide General Power of Attorney dated 29.11.1996 duly registered as document no. 17756 in Addl. Book No. IV, Volume No.856, on pages 178 to 179, on 29.11.1996, in the office of the sub-registrar, New Delhi, am duly authorized to enter into any agreement to sell, receive consideration and execute sale deed in respect of front terrace of property bearing no. D-69, Panchsheel Enclave, New Delhi. Any person(s) having any objection in respect of the above stated property or part thereof by way of sale/purchase, exchange, mortgage, charge, gift, maintenance, inheritance, possession, lease, tenancy, sub-tenancy, lien, license, hypothecation, transfer of title or beneficial interest under any trust right of prescription or pre-emptor under any agreement or other disposition or under any decree, order or whatsoever may contact the undersigned within 15 days from the publishing of this notice.

Kapil Dev
D-42, South Extension-II, New Delhi

PUBLIC NOTICE

"To be known to all that I Dinesh Kumar Verma S/o Sh. Ishwar Singh Verma R/o A-1/118-A, DDA Janta Flats, Paschim Vihar, New Delhi-110063, present owner of flat No. 118-A, DDA Janta Flat, on ground floor in Block/Pocket-A-1, in the scheme/area of Paschimvihar Residential Scheme, Paschim Vihar, Delhi-110063, have applied for conversion of the aforesaid Flat from leasehold to freehold in DDA. The Original Allotment cum demand Letter No. J25/(150)85/HBM/Janta/G issued by DDA for the above flat have been sent An FIR to this effect has been lodged in the Police Station Crime Branch, New Delhi vide FIR/NCR No. LR No.607429/2021 dated 23.08.2021.

Any person(s) claiming any right interest, having any objection or found in possession of the above said original documents, may write/contact with above named person at above address/phone No. 9810998398, within 30 days from the date of issue of this Public notice. The person claiming any right, interest, objections with respect to this property can personally inform or write to the Dy. Director, (LAB)H or Director(H), 3rd floor, D-Block, Vikas Sadan, INA, New Delhi.

(Dinesh Kumar Verma)

PUBLIC NOTICE				
ICICI Bank Branch Office:ICICI Bank Ltd, 3rd Floor, Plot No-23, New Rohtak Road, Karol Bagh, Delhi- 110005				
The following borrower/s have defaulted in the repayment of principal and interest of the loans facility obtained by them from the Bank and the loans have been classified as Non-Performing Assets (NPA). A notice was issued to them under Section 13 (2) of Securitisation and Re-construction of Financial Assets and Enforcement of Security Interest Act-2002 on their last known addresses, however it was not served and hence they are hereby notified by way of this public notice.				
Sr. No.	Name of the Borrower/ Co-Borrower/ Guarantor/ (Loan Account Number) & Address	Property Address of Secured Asset / Asset to be Enforced	Date of Notice Sent/ Outstanding as on Date of Notice	NPA Date
1.	Connection India Dotcom Pvt Ltd, Represented By Directors Nitin Kamboj & Aman Sahni, Plot No- 345, 4th Floor, Udjay Vilhar Phase-2, Gurgaon Haryana, Loan A/c No- 002105014346 & 002160000714 & 002160000752	Unit No 524 5th Floor Silverton Tower Sector 50 Village Badshahpur Gurgaon- 122001	28-Jun-2021, Rs.71,91,690/- & Rs.3,19,927.29/- & Rs.63,594.65/-	30/12/2020
2.	Siya Auto Marketing, Ram Lal, Manish Kumar Thakur, Bhagwati, I- 1278/1 Ground Floor, Mohammad Pur, Bhikaji Cama Place, Near Community Centre Delhi, A/c No:- 181950003028 & 181960000003 & 181960000001	Plot No-127, Block G, Second Floor, Jeevan Niketan, LIC Colony, Paschim Vihar, New Delhi- 110056	03-Jun-2021, Rs.95,06,799/- & Rs.1,74,983/- & Rs.1,77,066/-	05/01/2021
3.	Saisha Hospitality Pvt Ltd, Bhagwanti and Manish Kumar Thakur, Anju Baia, Ground Floor C-7, Vishal Enclave, Rajouri Garden, New Delhi, A/c No:- 335951000001 & 335960000003	House No 423, Sector 6, Urban Estate, Bahadurgarh- 124507	03-Jun-2021, Rs.95,06,767.84/- & Rs.2,68,793/-	05/01/2021
4.	M/s. Shivam Jewellers, 1166/310, Kucha Mahajan I, Chandi Chowk, Delhi, A/c No:- 629205027350 & 629260003833	Residential property of Krishan Kumar Verma and Narmada Devi situated at House No- 65, SF, Block AH, Shalimar Bagh, Delhi- 110088	03-Jun-2021, Rs.35,87,970/- & Rs.64,672.06/-	04/01/2021
5.	Books Cybertech Private Limited, Shubrakant Shadangi, Satyasai Panigrahy, Sanjukta Shadangi, Sucharita Mahapatra, Swagatika Shadangi, A-204, Sunny Valley Apartment, Plot No-27, Sector 12 Dwarka Delhi, A/c No:-025005000218 & 025060000011	NA/205, Neela Chakra Apartment, Lal Bahadur Shastri Road Bhubneshwar Khorda Bhubneshwar 751006.	28-Jun-2021, Rs. 30,51,348.13/- & Rs. 95,88.83/-	07/12/2020
6.	M/s.vardan Infratech Pvt Ltd, Through Directors Rajeev Arora And Shivali Arora C-107 Shivalik, Saket New Delhi, A/c No:-164705000318 & 164760000003	Property Situated at D-83, Entire FF, Rear Side SF, Entire TF with Roof, Block-D, Malviya Nagar, New Delhi	26-Jun-2021, Rs.2,45,47,210/- & Rs.4,82,830/-	31/12/2020

The steps are being taken for substituted service of notice. The above borrower/s and/or their guarantors (as applicable) are advised to make the payments of outstanding within period of 60 days from the date of publication of this notice else further steps will be taken as per the provisions of Securitisation and Re-construction of Financial Assets and Enforcement of Security Interest Act, 2002.

Date : August 24, 2021

Place: Delhi NCR

Authorized Officer ICICI Bank Limited

